

 Print Page

Sri Guru Granth Sahib

Displaying 1286 of

ਗੁਰਮੁਖਿ ਸਬਦੁ ਸਮਾਲੀਐ ਸਚੇ ਕੇ ਗੁਣ ਗਾਉ ॥

Guramukh Sabadh Samhaaleeai Sachae Kae Gun Gao ||

The Gurmukhs dwell on the Word of the Shabad. They sing the Glorious Praises of the True Lord.

ਮਲਾਰ ਵਾਰ (ਮਃ ੧) (੧੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧

Raag Malar Guru Amar Das

ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥੨॥

Naanak Naam Rathae Jan Niramalae Sehajae Sach Samaao ||2||

O Nanak, those humble beings who are imbued with the Naam are pure and immaculate. They are intuitively merged in the True Lord. ||2||

ਮਲਾਰ ਵਾਰ (ਮਃ ੧) (੧੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬

ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥

Pooraa Sathigur Saev Pooraa Paaeiaa ||

Serving the Perfect True Guru, I have found the Perfect Lord.

ਮਲਾਰ ਵਾਰ (ਮਃ ੧) (੧੮):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੨

Raag Malar Guru Amar Das

ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥

Poorai Karam Dhiaae Pooraa Sabadh Mann Vasaaeiaa ||

Meditating on the Perfect Lord, by perfect karma, I have enshrined the Shabad within my mind.

ਮਲਾਰ ਵਾਰ (ਮਃ ੧) (੧੮):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੨

Raag Malar Guru Amar Das

ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥

Poorai Giaan Dhhiaan Mail Chukaaeiaa ||

Through perfect spiritual wisdom and meditation, my filth has been washed away.

ਮਲਾਰ ਵਾਰ (ਮਃ ੧) (੧੮):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੩

Raag Malar Guru Amar Das

ਹਰਿ ਸਰਿ ਤੀਰਥਿ ਜਾਣਿ ਮਨੁਆ ਨਾਇਆ ॥

Har Sar Theerathh Jaan Manooaa Naaeiaa ||

The Lord is my sacred shrine of pilgrimage and pool of purification; I wash my mind in Him.

ਮਲਾਰ ਵਾਰ (ਮਃ ੧) (੧੮):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੩

Raag Malar Guru Amar Das

ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥

Sabadh Marai Man Maar Dhann Janaedhee Maaeiaa ||

One who dies in the Shabad and conquers his mind - blessed is the mother who gave birth to him.

ਮਲਾਰ ਵਾਰ (ਮਃ ੧) (੧੮):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੪

Raag Malar Guru Amar Das

ਦਰਿ ਸਚੈ ਸਚਿਆਰੁ ਸਚਾ ਆਇਆ ॥

Dhar Sachai Sachiaar Sachaa Aaeiaa ||

He is true in the Court of the Lord, and his coming into this world is judged to be true.

ਮਲਾਰ ਵਾਰ (ਮਃ ੧) (੧੮):੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੪

Raag Malar Guru Amar Das

ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥

Pushh N Sakai Koe Jaan Khasamai Bhaaeiaa ||

No one can challenge that person, with whom our Lord and Master is pleased.

ਮਲਾਰ ਵਾਰ (ਮਃ ੧) (੧੮):੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੪

Raag Malar Guru Amar Das

ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥੧੮॥

Naanak Sach Salaahi Likhiaa Paeiaa ||18||

O Nanak, praising the True Lord, his pre-ordained destiny is activated. ||18||

ਮਲਾਰ ਵਾਰ (ਮਃ ੧) (੧੮):੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੫

Raag Malar Guru Amar Das

ਸਲੋਕ ਮਃ ੧ ॥

Salok Ma 1 ||

Shalok, Third Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬

ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥

Kulehaan Dhaenadhae Baavalae Lainadhae Vaddae Nilaj ||

Those who give out ceremonial hats of recognition are fools; those who receive them have no shame.

ਮਲਾਰ ਵਾਰ (ਮਃ ੧) (੧੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੫

Raag Malar Guru Nanak Dev

ਚੂਹਾ ਖਡ ਨ ਮਾਵਈ ਤਿਕਲਿ ਬੰਨੈ ਛਜ ॥

Chooaha Khadd N Maavee Thikal Bannhai Shhaj ||

The mouse cannot enter its hole with a basket tied around its waist.

ਮਲਾਰ ਵਾਰ (ਮਃ ੧) (੧੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੬

Raag Malar Guru Nanak Dev

ਦੇਨਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥

Dhaenih Dhuaaee Sae Marehi Jin Ko Dhaen S Jaahi ||

Those who give out blessings shall die, and those that they bless shall also depart.

ਮਲਾਰ ਵਾਰ (ਮਃ ੧) (੧੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੬

Raag Malar Guru Nanak Dev

ਨਾਨਕ ਹੁਕਮੁ ਨ ਜਾਪਈ ਕਿਥੈ ਜਾਇ ਸਮਾਹਿ ॥

Naanak Hukam N Jaapee Kithhai Jaae Samaahi ||

O Nanak, no one knows the Lord's Command, by which all must depart.

ਮਲਾਰ ਵਾਰ (ਮਃ ੧) (੧੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੭

Raag Malar Guru Nanak Dev

ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥

Fasal Ahaarree Eaek Naam Saavaneer Sach Nao ||

The spring harvest is the Name of the One Lord; the harvest of autumn is the True Name.

ਮਲਾਰ ਵਾਰ (ਮਃ ੧) (੧੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੭

Raag Malar Guru Nanak Dev

ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥

Mai Mehadhoodh Likhaaeiaa Khasamai Kai Dhar Jaae ||

I receive a letter of pardon from my Lord and Master, when I reach His Court.

ਮਲਾਰ ਵਾਰ (ਮਃ ੧) (੧੯) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੮

Raag Malar Guru Nanak Dev

ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥

Dhuneaaa Kae Dhar Kaetharrae Kaethae Aavehi Jaanhi ||

There are so many courts of the world, and so many who come and go there.

ਮਲਾਰ ਵਾਰ (ਮਃ ੧) (੧੯) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੮

Raag Malar Guru Nanak Dev

ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ ॥੧॥

Kaethae Mangehi Mangathae Kaethae Mang Mang Jaahi ||1||

There are so many beggars begging; so many beg and beg until death. ||1||

ਮਲਾਰ ਵਾਰ (ਮਃ ੧) (੧੯) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੮

Raag Malar Guru Nanak Dev

ਮਃ ੧ ॥

Ma 1 ||

First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬

ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥

So Man Hasathee Ghio Gurr Khaavai Panj Sai Dhaanaa Khaae ||

The elephant eats a hundred pounds of ghee and molasses, and five hundred pounds of corn.

ਮਲਾਰ ਵਾਰ (ਮਃ ੧) (੧੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੯

Raag Malar Guru Nanak Dev

ਡਕੈ ਫੁਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥

Ddakai Fookai Khaeh Ouddaavai Saahi Gaeiai Pashhuthaae ||

He belches and grunts and scatters dust, and when the breath leaves his body, he regrets it.

ਮਲਾਰ ਵਾਰ (ਮਃ ੧) (੧੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੦

Raag Malar Guru Nanak Dev

ਅੰਧੀ ਫੁਕਿ ਮੁਈ ਦੇਵਾਨੀ ॥

Andhhee Fook Muee Dhaevaanee ||

The blind and arrogant die insane.

ਮਲਾਰ ਵਾਰ (ਮਃ ੧) (੧੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੦

Raag Malar Guru Nanak Dev

ਖਸਮਿ ਮਿਟੀ ਫਿਰਿ ਭਾਨੀ ॥

Khasam Mittee Fir Bhaanee ||

Submitting to the Lord, one become pleasing to Him.

ਮਲਾਰ ਵਾਰ (ਮਃ ੧) (੧੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੦

Raag Malar Guru Nanak Dev

ਅਧੁ ਗੁਲੂ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥

Adhh Gulhaa Chirree Kaa Chugan Gain Charree Bilalaae ||

The sparrow eats only half a grain, then it flies through the sky and chirps.

ਮਲਾਰ ਵਾਰ (ਮਃ ੧) (੧੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੧

Raag Malar Guru Nanak Dev

ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥

Khasamai Bhaavai Ouhaa Changee J Karae Khudhaae Khudhaae ||

The good sparrow is pleasing to her Lord and Master, if she chirps the Name of the Lord.

ਮਲਾਰ ਵਾਰ (ਮਃ ੧) (੧੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੧

Raag Malar Guru Nanak Dev

ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥

Sakathaa Seehu Maarae Sai Miriaa Sabh Pishhai Pai Khaae ||

The powerful tiger kills hundreds of deer, and all sorts of other animals eat what it leaves.

ਮਲਾਰ ਵਾਰ (ਮਃ ੧) (੧੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੨

Raag Malar Guru Nanak Dev

ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥

Hoe Sathaanaa Ghurai N Maavai Saahi Gaeiai Pashhuthaae ||

It becomes very strong, and cannot be contained in its den, but when it must go, it regrets.

ਮਲਾਰ ਵਾਰ (ਮਃ ੧) (੧੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੨

Raag Malar Guru Nanak Dev

ਅੰਧਾ ਕਿਸ ਨੋ ਬੁਕਿ ਸੁਣਾਵੈ ॥

Andhhaa Kis No Buk Sunaavai ||

So who is impressed by the roar of the blind beast?

ਮਲਾਰ ਵਾਰ (ਮਃ ੧) (੧੯) ਸ. (੧) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੩

Raag Malar Guru Nanak Dev

ਖਸਮੈ ਮੂਲਿ ਨ ਭਾਵੈ ॥

Khasamai Mool N Bhaavai ||

He is not pleasing at all to his Lord and Master.

ਮਲਾਰ ਵਾਰ (ਮਃ ੧) (੧੯) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੩

Raag Malar Guru Nanak Dev

ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥

Ak Sio Preeth Karae Ak Thiddaa Ak Ddaalee Behi Khaae ||

The insect loves the milkweed plant; perched on its branch, it eats it.

ਮਲਾਰ ਵਾਰ (ਮਃ ੧) (੧੯) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੩

Raag Malar Guru Nanak Dev

ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥

Khasamai Bhaavai Ouho Changaa J Karae Khudhaae Khudhaae ||

It becomes good and pleasing to its Lord and Master, if it chirps the Name of the Lord.

ਮਲਾਰ ਵਾਰ (ਮਃ ੧) (੧੯) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੪

Raag Malar Guru Nanak Dev

ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥

Naanak Dhuneeaa Chaar Dhihaarrae Sukh Keethai Dhukh Hoe ||

O Nanak, the world lasts for only a few days; indulging in pleasures, pain is produced.

ਮਲਾਰ ਵਾਰ (ਮਃ ੧) (੧੯) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੪

Raag Malar Guru Nanak Dev

ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥

Galaa Vaalae Hain Ghanaerae Shhadd N Sakai Koe ||

There are many who boast and brag, but none of them can remain detached from the world.

ਮਲਾਰ ਵਾਰ (ਮਃ ੧) (੧੯) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੫

Raag Malar Guru Nanak Dev

ਮਖੀ ਮਿਠੈ ਮਰਣਾ ॥

Makhanaee Mithai Maranaa ||

The fly dies for the sake of sweets.

ਮਲਾਰ ਵਾਰ (ਮਃ ੧) (੧੯) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੫

Raag Malar Guru Nanak Dev

ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥

Jin Thoo Rakhehi Thin Naerr N Aavai Thin Bho Saagar Tharanaa ||2||

O Lord, death does not even approach those whom You protect. You carry them across the terrifying world-ocean. ||2||

ਮਲਾਰ ਵਾਰ (ਮਃ ੧) (੧੯) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੫

Raag Malar Guru Nanak Dev

ਪਉੜੀ ॥

Pourree ॥

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੬

ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥

Agam Agochar Thoo Dhhanee Sachaa Alakh Apaar ॥

You are Inaccessible and Unfathomable, O Invisible and Infinite True Lord Master.

ਮਲਾਰ ਵਾਰ (ਮਃ ੧) (੧੯):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੬

Raag Malar Guru Nanak Dev

ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥

Thoo Dhaathaa Sabh Mangathae Eiko Dhaevanehaar ॥

You are the Giver, all are beggars of You. You alone are the Great Giver.

ਮਲਾਰ ਵਾਰ (ਮਃ ੧) (੧੯):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੬

Raag Malar Guru Nanak Dev

ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥

Jinee Saeviaa Thinee Sukh Paaeiaa Guramathee Veechaar ॥

Those who serve You find peace, reflecting on the Guru's Teachings.

ਮਲਾਰ ਵਾਰ (ਮਃ ੧) (੧੯):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੭

Raag Malar Guru Nanak Dev

ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥

Eikanaa No Thudhh Eaevai Bhaavadhaa Maaeiaa Naal Pjaar ॥

Some, according to Your Will, are in love with Maya.

ਮਲਾਰ ਵਾਰ (ਮਃ ੧) (੧੯):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੭

Raag Malar Guru Nanak Dev

ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥

Gur Kai Sabadh Salaahaeai Anthar Praem Pjaar ॥

Through the Word of the Guru's Shabad, praise the Lord with love and affection within.

ਮਲਾਰ ਵਾਰ (ਮਃ ੧) (੧੯):੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੬ ਪੰ. ੧੮

Raag Malar Guru Nanak Dev

ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥

Vin Preethee Bhagath N Hovee Vin Sathigur N Lagai Pjaar ||

Without love, there is no devotion. Without the True Guru, love is not enshrined.

ਮਲਾਰ ਵਾਰ (ਮਃ ੧) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੮

Raag Malar Guru Nanak Dev

ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥

Thoo Prabh Sabh Thudhh Saevadhae Eik Dtaadtee Karae Pukaar ||

You are the Lord God; everyone serves You. This is the prayer of Your humble minstrel.

ਮਲਾਰ ਵਾਰ (ਮਃ ੧) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੯

Raag Malar Guru Nanak Dev

ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥੧੯॥

Dhaehi Dhaan Santhokheea Sachaa Naam Milai Aadhhaar ||19||

Please bless me with the gift of contentment, that I may receive the True Name as my Support. ||19||

ਮਲਾਰ ਵਾਰ (ਮਃ ੧) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੬ ਪੰ. ੧੯

Raag Malar Guru Nanak Dev